

No. of Printed Pages : 5

CFN-2(Punjabi)

## CERTIFICATE PROGRAMME IN FOOD AND NUTRITION (CFN)

### Term-End Examination

June, 2025

#### CFN-2 : YOUR FOOD AND ITS UTILIZATION

Time : 3 Hours

Maximum Marks : 100

ਛੇਪੇ ਹੋਏ (ਪ੍ਰਕਾਸ਼ਿਤ) ਪੰਨਿਆਂ ਦੀ ਸੰਖਿਅਤ : 5

CFN-2

ਸਰਟੀਫਿਕੇਟ ਪ੍ਰੋਗਰਾਮ ਇਨ ਛੂਡ ਐਡ ਨਿਯੂਟ੍ਰੀਸ਼ਨ (ਬੋਜਨ ਅਤੇ ਪੋਸ਼ਣ

ਬਾਰੇ ਸਰਟੀਫਿਕੇਟ ਪ੍ਰੋਗਰਾਮ) (CFN)

ਟਰਮ-ਐਡ ਪ੍ਰੀਖਿਆ

ਜੂਨ-2025

CFN-2 : ਤੁਹਾਡਾ ਬੋਜਨ ਅਤੇ ਇਸਦੀ ਉਪਯੋਗਿਤਾ

ਸਮਾਂ : 3 ਘੰਟੇ

ਵੱਧ ਤੋਂ ਵੱਧ ਅੰਕ : 100

ਨੋਟ: (i) ਪੁਸ਼ਨ ਨੰ 1 ਲਾਜ਼ਮੀ ਹੈ।

(ii) ਕਲ ਪੰਜ ਪੁਸ਼ਨਾਂ ਦੇ ਉੱਤਰ ਦਿਓ।

(iii) ਸਾਰੇ ਪੁਸ਼ਨਾਂ ਦੇ ਬਰਾਬਰ ਅੰਕ ਹਨ।

1. (a) ਸਾਡੇ ਆਹਾਰ ਵਿੱਚ ਕੁੱਲ ਕੈਲੋਗੀ ਦਾ ਕਿੰਨਾ ਫੀਸਦੀ ਹੇਠ ਲਿਖਿਆਂ ਦੁਆਰਾ ਮੁਹੱਈਆ ਕੀਤਾ ਜਾਣਾ ਚਾਹੀਦਾ ਹੈ 2  
 (i) ਚਰਬੀ  
 (ii) ਕਾਰਬੋਹਾਈਡ੍ਰੋਟਸ
- (b) ਸਾਡੇ ਸਰੀਰ ਲਈ ਲੋੜੀਦੇ ਕੋਈ ਤਿੰਨ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨਾਂ ਦੀ ਸੂਚੀ ਬਣਾਓ। ਬਾਲਗ ਅੰਦਰਤਾਂ ਜਿਨ੍ਹਾਂ ਦਾ ਰੋਜ਼ਾਨਾ ਦਾ ਜੀਵਨ ਸ਼ਿਆਦਾ ਸਰਗਰਮੀ ਵਾਲਾ ਨਹੀਂ ਹੈ ਉਨ੍ਹਾਂ ਦੀ ਜ਼ਰੂਰਤ ਦੱਸੋ (RDA ICMR 2020)। 3
- (c) ਸਾਡੇ ਆਹਾਰ ਵਿੱਚ ਹੇਠ ਲਿਖੇ ਪਦਾਰਥਾਂ ਦੇ ਪਾਚਨ ਦੇ ਅੰਤਮ ਉਤਪਾਦਾਂ ਦੇ ਨਾਂ ਦੱਸੋ: 3  
 (i) ਦੁੱਧ  
 (ii) ਚੌਲ  
 (iii) ਮੱਖਣ
- (d) ਹੇਠ ਲਿਖੇ ਦੀ ਪਰਿਭਾਸ਼ਾ ਦਿਓ: 2  
 ਵੇਸਟੀਂਗ ਅਤੇ ਸਟੀਟਿੰਗ
- (e) ਬੀਐਮਆਈ ਕੀ ਹੈ? ਬੀਐਮਆਈ ਦੀ ਗਣਨਾ ਕਰਨ ਦਾ ਫਾਰਮੁਲਾ ਦੱਸੋ। ਇੱਕ ਬਾਲਗ ਅੰਤਰਤਾਂ ਲਈ ਬੀਐਮਆਈ ਦਾ ਸਧਾਰਣ ਮੁੱਲ ਦੱਸੋ। 3
- (f) ਜਨਮ ਸਮੇਂ ਘੱਟ ਵਜ਼ਨ ਦਾ ਕੀ ਮਤਲਬ ਹੈ? ਇੱਕ ਸਧਾਰਣ ਤੰਦਰੂਸਤ ਨਵਜਨ੍ਮੇ ਬੱਚੇ ਦਾ ਵਜ਼ਨ 6 ਮਹੀਨੇ ਅਤੇ ਇੱਕ

- ਸਾਲ ਵਿੱਚ ਉਸਦੇ ਜਨਮ ਦੇ ਵਜ਼ਨ ਤੋਂ ਕਿੰਨੇ ਗੁਣਾ ਵਧਣਾ  
ਚਾਹੀਦਾ ਹੈ? 3
- (g) ਸੁਸਤ, ਦਰਮਿਆਨੀ ਅਤੇ ਰੁਝੇਵਿਆਂ ਭਰੀ ਕੰਮਕਾਜ਼ੀ ਜੀਵਨ  
ਜਾਚ ਵਾਲੇ ਹਰੇਕ ਵਿਅਕਤੀ ਦਾ ਇੱਕ ਉਦਾਹਰਣ ਦਿਓ। 3
- (h) ਚਰਬੀ ਅਤੇ ਪ੍ਰੋਟੀਨ ਦੋਹਾਂ ਵਿੱਚ ਭਰਪੂਰ ਭੋਜਨ ਦਾ ਇੱਕ  
ਉਦਾਹਰਣ ਦਿਓ। 1
2. (a) ਸਾਡੇ ਸਰੀਰ ਵਿੱਚ ਭੋਜਨ ਦੇ ਸਰੀਰਕ ਕਾਰਜਾਂ ਬਾਰੇ ਸੰਖੇਪ  
ਵਿੱਚ ਸਮਝਾਓ। 8
- (b) ਮਿਹਾਰਸ਼ ਕੀਤੀ ਆਹਾਰ ਮਾਤਰਾ ਉਮਰ ਅਤੇ ਗਤੀਵਿਧੀ  
ਨਾਲ ਕਿਵੇਂ ਬਦਲਦੀ ਹੈ, ਇਸ ਬਾਰੇ ਚਰਚਾ ਕਰੋ। ਉਚਿਤ  
ਉਦਾਹਰਣ ਦਿਓ। 6+6
3. (a) ਰੋਜ਼ਾਨਾ ਭੋਜਨ ਗਾਈਡ ਵਿੱਚ ਹਰੇਕ ਭੋਜਨ ਸਮੂਹ ਦੇ ਪੋਸ਼ਣ  
ਸੰਬੰਧੀ ਯੋਗਦਾਨ 'ਤੇ ਟਿੱਪਣੀ ਕਰੋ। 4+4+4
- (b) ਭੋਜਨ ਦਾ ਪਾਚਨ ਕੀ ਹੈ? ਸਾਡੇ ਸਰੀਰ ਵਿੱਚ  
ਕਾਰਬੋਹਾਈਡ੍ਰੇਟਸ, ਪੋਟੀਨ ਅਤੇ ਚਰਬੀ ਦੇ ਪਾਚਨ ਦੀ  
ਵਿਆਖਿਆ ਕਰੋ। 2+6
4. (a) ਬਚਪਨ ਤੋਂ ਲੈ ਕੇ ਬਾਲਗ ਹੋਣ ਤਕ ਦੇ ਵਾਧੇ ਅਤੇ ਵਿਕਾਸ  
ਦੇ ਪੈਟਰਨ ਦਾ ਸੰਖੇਪ ਵਿੱਚ ਵਰਣਨ ਕਰੋ। 10
- (b) ਭਾਰਤ ਵਿੱਚ ਜਨਤਕ ਸਿਹਤ ਲਈ ਮਹੱਤਵਪੂਰਨ ਆਮ ਪੋਸ਼ਣ  
ਸੰਬੰਧੀ ਕਮੀਆਂ ਦੀ ਸੂਚੀ ਬਣਾਓ। ਕਿਸੇ ਦੋ ਕਮੀਆਂ 'ਤੇ  
ਵਿਸਤਾਰ ਨਾਲ ਚਰਚਾ ਕਰੋ। 2+8

5. (a) ਬੇਸਲ ਮੇਟਾਬੋਲਿਕ ਰੋਟ (ਬੀਐਮਆਰ) ਤੋਂ ਤੁਸੀਂ ਕੀ ਸਮਝਦੇ ਹੋ? ਵਿਆਖਿਆ ਕਰੋ। 5
- (b) ਗਰਭਵਤੀ ਅੰਰਤਾਂ ਲਈ ਪੈਸ਼ਟਿਕ ਸੰਤੁਲਿਤ ਆਹਾਰ ਦੇ ਮਹੱਤਵ ਨੂੰ ਉਚਿਤ ਉਦਾਹਰਣ ਦੇ ਕੇ ਸਮਝਾਓ। 7
- (c) ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਪੈਸ਼ਕ ਤੱਤਾਂ ਦੀਆਂ ਸਿਫਾਰਸ਼ਾਂ ਬਾਰੇ ਦੱਸੋ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਸੀਂ ਕਿਹੜਾ ਭੋਜਨ ਉਪਾਂ ਅਪਣਾਓ? 3+5
6. (a) ਪੂਰਕ ਆਹਾਰ ਕੀ ਹੈ? ਸਫਲ ਪੂਰਕ ਆਹਾਰ ਲਈ ਤੁਸੀਂ ਜਿਨ੍ਹਾਂ ਦਿਸ਼ਾ-ਨਿਰਦੇਸ਼ਾ ਦੀ ਵਕਾਲਤ ਕਰੋਗੇ, ਉਨ੍ਹਾਂ ਦੱਸੋ। 2+8
- (b) ਛੁਕਵੇਂ ਉਦਾਹਰਣ ਦਿੰਦੇ ਹੋਏ, ਸਕੂਲ ਜਾਣ ਤੋਂ ਪਹਿਲਾਂ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਇਨਫੈਕਸ਼ਨ ਅਤੇ ਕੁਝੋਥਾਂ ਦੇ ਕੁਝੋਕਰ ਦਾ ਵਰਣਨ ਕਰੋ। 10
7. (a) ਸਕੂਲੀ ਬੱਚਿਆਂ ਲਈ ਪੈਕ ਕੀਤੇ ਦੁਪਹਿਰ ਦੇ ਖਾਣੇ ਦੀ ਯੋਜਨਾ ਬਣਾਉਣ ਸਮੇਂ ਧਿਆਨ ਵਿੱਚ ਰੱਖਣ ਵਾਲੇ ਤਿੰਨ ਨੁਕਤਿਆਂ ਦੀ ਸੂਚੀ ਬਣਾਓ। 3
- (b) ਕਿਸੋਰ ਅਵਸਥਾ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ 'ਤੇ ਟਿੱਪਣੀ ਕਰੋ। ਉਹ ਉਨ੍ਹਾਂ ਦੀ ਧੋਜਣ ਸਥਿਤੀ ਅਤੇ ਪੈਸ਼ਕ ਤੱਤਾਂ ਦੀ ਜ਼ਰੂਰਤ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ? 10
- (c) ਤੁਸੀਂ ਵੱਖ-ਵੱਖ ਸਮਜਕ-ਆਰਥਿਕ ਪੱਧਰਾਂ ਦੇ ਵਿਅਕਤੀਆਂ ਦੀਆਂ ਪੈਸ਼ਕ ਤੱਤਾਂ ਦੀਆਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰੋ,

ਇਸ ਬਾਰੇ ਦੱਸੋ। ਛੁਕਵੇਂ ਉਦਾਹਰਣ ਦਿੰਦੇ ਹੋਏ ਆਪਣੇ ਜਵਾਬ  
ਦੀ ਪੁਸ਼ਟੀ ਕਰੋ।

7

8. ਹੇਠ ਲਿਖਿਆਂ ਵਿੱਚੋਂ ਕਿਸੇ ਚਾਰ 'ਤੇ ਸੰਖੇਪ ਨੋਟ ਲਿਖੋ :

5+5+5+5

- (a) ਬੁਢਾਪੇ ਵਿੱਚ ਪੇਸ਼ਣ ਸੰਬੰਧੀ ਸਮੱਸਿਆਵਾਂ
- (b) ਬੱਚਿਆਂ ਦੇ ਵਾਧੇ ਦੀ ਨਿਗਰਾਨੀ
- (c) ਪੇਸ਼ਣ ਸਥਿਤੀ ਦੇ ਮੁਲਾਂਕਣ ਲਈ ਐਮ ਯੂ ਦੇ ਸੀ ਦਾ  
ਉਪਯੋਗ
- (d) ਭੋਜਨ ਦੀ ਸਵਿਕ੍ਰਿਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ
- (e) ਭੋਜਨ ਅਤੇ ਭੋਜਨ ਉਤਪਾਦਾਂ ਬਾਰੇ ਗਲਤ ਧਾਰਨਾਵਾਂ, ਭੁਲੇਖੇ

× × × × ×